

ਤਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਂਪਟਨ ਨੇ ਲਗਾਤਾਰ ਦੂਜੇ ਸਾਲ ਵਰਡ ਕਾਉਂਸਿਲ ਔਨ ਸਿਟੀ ਡੇਟਾ ਦਾ ਪਲੈਟੀਨਮ-ਲੈਵਲ ISO ਡੇਟਾ ਸਰਟੀਫਿਕੇਸ਼ਨ ਹਾਸਲ ਕੀਤਾ

ਬ੍ਰੈਂਪਟਨ, ਓਨਟੈਰੀਓ (13 ਅਕਤੂਬਰ, 2021) – ਅੱਜ, ਵਰਡ ਕਾਉਂਸਿਲ ਔਨ ਸਿਟੀ ਡੇਟਾ (ਡਬਲਯੂ.ਸੀ.ਸੀ.ਡੀ.) (World Council on City Data) (WCCD) ਨੇ ਐਲਾਨ ਕੀਤਾ ਕਿ ਸਿਟੀ ਆਫ ਬ੍ਰੈਂਪਟਨ ਨੇ ਲਗਾਤਾਰ ਦੂਜੇ ਸਾਲ ਲਈ, ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਹਾਸਲ ਕੀਤਾ ਹੈ। ਇਹ ਪ੍ਰਭਾਵੀ ਢੰਗ ਨਾਲ ਫੈਸਲੇ ਲੈਣ ਵਾਸਤੇ ਡੇਟਾ ਇਕੱਤਰ ਕਰਨ, ਸਾਂਝਾ ਕਰਨ ਅਤੇ ਵਰਤਣ ਵਿੱਚ ਉੱਚਤਮ ਸਟੈਂਡਰਡ ਹੈ।

35 ਦੇਸ਼ਾਂ ਦੇ ਉਹਨਾਂ 100 ਤੋਂ ਵੱਧ ਗਲੋਬਲ ਸ਼ਹਿਰਾਂ – ਅਤੇ ਕੈਨੇਡਾ ਦੇ 30 ਸ਼ਹਿਰਾਂ – ਜੋ ਪ੍ਰਭਾਵੀ ਅਤੇ ਸੂਚਨਾਤਮਕ ਫੈਸਲੇ ਲੈਣ ਵਾਸਤੇ ਸਿਟੀ ਡੇਟਾ ਇਕੱਤਰ, ਸਾਂਝਾ ਕਰਦੇ ਅਤੇ ਵਰਤਦੇ ਹਨ, ਦੇ ਚੇਵੇਂ ਗਰੁੱਪ ਦੇ ਨਾਲ ਜੁੜ ਕੇ, ਸਿਟੀ ਨੇ ਕੈਨੇਡਾ ਸਰਕਾਰ ਵੱਲੋਂ ਸਮਰਥਿਤ [ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ \(ਡੀ.ਸੀ.ਸੀ.ਪੀ.\) \(Data for Canadian Cities Project\) \(DCCP\)](#) ਦੇ ਹਿੱਸੇ ਵਜੋਂ, ਡਬਲਯੂ.ਸੀ.ਸੀ.ਡੀ. (WCCD) ਦੇ ISO 37120 ਸਟੈਂਡਰਡ ਦੇ ਅੰਦਰ 104 ਇੰਡੀਕੇਟਰਾਂ ਵਿੱਚੋਂ 90 ਤੋਂ ਵੱਧ ਦੀ ਰਿਪੋਰਟ ਕਰਦੇ ਹੋਏ, ਉੱਚਤਮ-ਲੈਵਲ ਦੀ ਸ਼ਰਤ ਨੂੰ ਪੂਰਾ ਕੀਤਾ।

ਡਬਲਯੂ.ਸੀ.ਸੀ.ਡੀ. ਗਲੋਬਲ ਨੈੱਟਵਰਕ (WCCD Global Network) ਦੇ ਮੈਂਬਰ ਵਜੋਂ ਸਿਟੀ, ਸੇਵਾਵਾਂ ਅਤੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਲਈ, ਪੂਰੀ ਦੁਨੀਆ ਦੇ ਹੋਰ ਡੇਟਾ-ਸੰਚਾਲਿਤ ਸ਼ਹਿਰਾਂ ਦੇ ਮੁਕਾਬਲੇ, ਲੋਕਲ ਅਨੁਭਵ ਅਤੇ ਮਹੱਤਵਪੂਰਣ ਉਪਲਬਧੀਆਂ ਸਾਂਝੀਆਂ ਕਰਦੀ ਹੈ। ਬ੍ਰੈਂਪਟਨ, ਆਪਣੇ ਡਬਲਯੂ.ਸੀ.ਸੀ.ਡੀ. ਗਲੋਬਲ ਨੈੱਟਵਰਕ ਦੇ ਭਾਈਵਾਲਾਂ ਦੇ ਨਾਲ, ਸਮਾਰਟ, ਸਥਿਰ, ਲੋਚ ਵਾਲੀ, ਖੁਸ਼ਹਾਲ ਅਤੇ ਸਮੂਲੀਅਤ ਵਾਲੀ ਕਮਿਊਨਿਟੀ ਬਣਾਉਣਾ ਜਾਰੀ ਰੱਖਣ ਲਈ, ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਇੰਡੀਕੇਟਰਾਂ ਦਾ ਪਤਾ ਲਗਾਵੇਗਾ।

ਵਰਡ ਕਾਉਂਸਿਲ ਔਨ ਸਿਟੀ ਡੇਟਾ (ਡਬਲਯੂ.ਸੀ.ਸੀ.ਡੀ.) ਅਤੇ ਸਰਟੀਫਿਕੇਸ਼ਨ ਬਾਰੇ ਹੋਰ ਜਾਣਕਾਰੀ ਲਈ, [www.dataforcities.org](http://www.dataforcities.org) ਤੇ ਜਾਓ।

### ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ ਬਾਰੇ

ਸਿਟੀ ਦੇ ਲੀਡਰਾਂ ਨੂੰ ਪੂਰੇ ਕੈਨੇਡਾ ਵਿੱਚ, ਉੱਚ-ਯੋਗਤਾ ਵਾਲਾ, ਤੁਲਨਾਤਮਕ ਅਤੇ ਸੁਤੰਤਰ ਰੂਪ ਨਾਲ ਪ੍ਰਮਾਣਿਤ ਮਿਊਨਿਸਿਪਲ ਡੇਟੇ ਨਾਲ ਲੈਸ ਕਰਨ ਵਾਲਾ, [ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ \(the Data for Canadian Cities Project\)](#) ਇੱਕ ਪਰਿਵਰਤਨਕਾਰੀ, ਤਿੰਨ-ਸਾਲਾ, ਪੂਰੇ ਕੈਨੇਡਾ ਦਾ ਪ੍ਰੋਜੈਕਟ ਹੈ, ਜੋ ਇਸ ਵੇਲੇ ਦੇਸ਼ ਦੀਆਂ ਪੰਦਰਾਂ ਡੇਟਾ-ਸੰਚਾਲਿਤ ਮਿਊਨਿਸਿਪਲਟੀਜ਼ ਵਿੱਚ ਚੱਲ ਰਿਹਾ ਹੈ। ਫੈਡਰਲ ਮਿਨਿਸਟਰੀ ਆਫ ਇੰਫਰਾਸਟ੍ਰਕਚਰ ਐਂਡ ਕਮਿਊਨਿਟੀਜ਼ (Federal Ministry of Infrastructure and Communities) ਵੱਲੋਂ ਸਮਰਥਿਤ ਇਹ ਪ੍ਰੋਜੈਕਟ, ਸਿਟੀ ਦੇ ਲੀਡਰਾਂ ਨੂੰ ਨਾ ਸਿਰਫ ਉਸ ਤਰ੍ਹਾਂ ਦਾ ਡੇਟਾ ਪ੍ਰਦਾਨ ਕਰਦਾ ਹੈ, ਜਿਸਦੀ ਉਹਨਾਂ ਨੂੰ ਮਹੱਤਵਪੂਰਣ ਫੈਸਲੇ ਕਰਨ ਲਈ ਲੋੜ ਹੈ, ਬਲਕਿ ਕੈਨੇਡਾ ਦੇ ਤੀਹ ਸ਼ਹਿਰਾਂ ਅਤੇ ਪੂਰੀ ਦੁਨੀਆ ਦੇ 100 ਸ਼ਹਿਰਾਂ ਦੇ ਨਾਲ ਠੋਸ, ਨਿਰਪੱਖ ਤੁਲਨਾਵਾਂ ਨੂੰ ਸਮਰੱਥ ਬਣਾਉਂਦੇ ਹੋਏ, ਅੰਦਰਲੇ ਮਾਪਦੰਡ ਪੈਮਾਨੇ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਸਥਿਰਤਾ ਸਬੰਧੀ ਪਲਾਨਿੰਗ ਨੂੰ ਮਜ਼ਬੂਤ ਬਣਾਉਣ ਤੋਂ ਲੈ ਕੇ, ਆਰਥਿਕ ਵਿਕਾਸ ਨੂੰ ਤੇਜ਼ ਕਰਨ, ਜਲਵਾਯੂ-ਤਬਦੀਲੀ ਸਬੰਧੀ ਉਦੇਸ਼ਾਂ ਨੂੰ ਹਾਸਲ ਕਰਨ ਅਤੇ ਮਹੱਤਵਪੂਰਣ ਨਿਵੇਸ਼ ਫੈਸਲਿਆਂ ਬਾਰੇ ਸੂਚਿਤ ਕਰਨ ਤੱਕ, ਡੇਟਾ ਫਾਰ ਕੈਨੇਡੀਅਨ ਸਿਟੀਜ਼ ਪ੍ਰੋਜੈਕਟ (Data for Canadian Cities Project), ਪੂਰੇ ਦੇਸ਼ ਵਿੱਚ ਮਿਊਨਿਸਿਪਲ ਸਬੰਧੀ ਫੈਸਲੇ ਲੈਣ ਵਾਲਿਆਂ ਨੂੰ ਲਾਜ਼ਮੀ ਡੇਟਾ ਪ੍ਰਦਾਨ ਕਰਦਾ ਹੈ, ਜਿਸਦੀ ਉਹਨਾਂ ਨੂੰ ਵੱਧ ਸਮਾਰਟ, ਵੱਧ ਸਥਿਰ, ਲੋਚ ਵਾਲੀਆਂ, ਖੁਸ਼ਹਾਲ ਅਤੇ ਸਮੂਲੀਅਤ ਵਾਲੀਆਂ ਕਮਿਊਨਿਟੀਜ਼ ਬਣਾਉਣ ਲਈ ਲੋੜ ਹੈ।

ਹਵਾਲੇ

“ਬ੍ਰੈਂਪਟਨ ਇੱਕ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੈ ਅਤੇ ਅਸੀਂ ਸ਼ਮੂਲੀਅਤ ਵਾਲੀ ਅਜਿਹੀ ਕਮਿਊਨਿਟੀ ਬਣਾ ਰਹੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਡੇਟਾ-ਸੰਚਾਲਿਤ ਫੈਸਲੇ ਕਰਨ ਦੇ ਦੁਆਰਾ, ਅਸੀਂ ਲਗਾਤਾਰ ਸਾਡੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨਾ ਜਾਰੀ ਰੱਖਾਂਗੇ। ਸਾਨੂੰ, ਡਬਲਯੂ.ਸੀ.ਸੀ.ਡੀ. ਵੱਲੋਂ ਲਗਾਤਾਰ ਦੂਜੇ ਸਾਲ, ISO 37120 ਪਲੈਟੀਨਮ-ਲੈਵਲ ਸਰਟੀਫਾਈਡ ਵਜੋਂ ਸਨਮਾਨਿਤ ਕੀਤੇ ਜਾਣ ਤੇ ਮਾਣ ਹੈ ਅਤੇ ਅਸੀਂ, ਸਾਡੇ ਨਿਵਾਸੀਆਂ ਅਤੇ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ, ਡਬਲਯੂ.ਸੀ.ਸੀ.ਡੀ. ਗਲੋਬਲ ਨੈੱਟਵਰਕ ਦੇ ਨਾਲ ਸਾਡੇ ਲੋਕਲ ਅਨੁਭਵ ਸਾਂਝੇ ਕਰਨ ਦੇ ਨਾਲ-ਨਾਲ, ਦੂਜੇ ਸ਼ਹਿਰਾਂ ਤੋਂ ਵੀ ਸਿੱਖਣ ਲਈ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਾਡੇ ਨਿਵਾਸੀਆਂ ਲਈ ਪ੍ਰਭਾਵੀ ਫੈਸਲੇ ਕਰਨ ਵਾਸਤੇ ਡੇਟਾ ਜ਼ਰੂਰੀ ਹੈ ਅਤੇ ਪ੍ਰਭਾਵਸ਼ਾਲੀ ਡਬਲਯੂ.ਸੀ.ਸੀ.ਡੀ. ਗਲੋਬਲ ਨੈੱਟਵਰਕ ਦੇ ਹਿੱਸੇ ਵਜੋਂ ਅਸੀਂ, ਬ੍ਰੈਂਪਟਨ ਵਿੱਚ ਅਤੇ ਪੂਰੇ ਕੈਨੇਡਾ ਦੇ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਕਰਨ ਲਈ, ਦੂਜੀਆਂ ਡੇਟਾ-ਸੰਚਾਲਿਤ ਕਮਿਊਨਿਟੀਜ਼ ਤੋਂ ਸਿੱਖਣ ਵਾਸਤੇ ਇਕੱਠੇ ਮਿਲ ਕੇ ਕੰਮ ਕਰਨ ਅਤੇ ਮਾਪਦੰਡ ਸਥਾਪਤ ਕਰਨ ਦੇ ਯੋਗ ਹਾਂ। ਸਿਟੀ ਆਫ ਬ੍ਰੈਂਪਟਨ ਨੂੰ, ਲਗਾਤਾਰ ਦੂਜੇ ਸਾਲ ਵਰਡ ਕਾਉਂਸਿਲ ਐਨ ਸਿਟੀ ਡੇਟਾ ਵੱਲੋਂ ਸਨਮਾਨਿਤ ਕੀਤੇ ਜਾਣ ਤੇ ਮਾਣ ਹੈ। ਅਸੀਂ ਪ੍ਰਮਾਣ-ਅਧਾਰਿਤ ਫੈਸਲੇ ਲੈ ਕੇ, ਸਾਡੀ ਸਥਿਰਤਾ ਅਤੇ ਇੰਫਰਾਸਟ੍ਰਕਚਰ ਵਿੱਚ ਸੁਧਾਰ ਕਰਨਾ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ।”

- ਹਰਕੀਰਤ ਸਿੰਘ (Harkirat Singh), ਚੇਅਰ, ਕਾਰਪੋਰੇਟ ਸਰਵਿਸਿਜ; ਸਿਟੀ ਕਾਉਂਸਲਰ, ਵਾਰਡਸ 9 ਅਤੇ 10, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਟਰਮ ਆਫ ਕਾਉਂਸਿਲ ਪ੍ਰਾਇਰਿਟੀ: ਬ੍ਰੈਂਪਟਨ ਇੱਕ ਚੰਗੀ ਤਰ੍ਹਾਂ ਸੰਚਾਲਿਤ ਸ਼ਹਿਰ ਹੈ, ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ, ਅਤੇ – ਜਿਵੇਂ ਕਿ ਦੋ ਸਾਲਾਂ ਤੱਕ ਡਬਲਯੂ.ਸੀ.ਸੀ.ਡੀ. ਦੇ ਵੱਲੋਂ ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਪ੍ਰਾਪਤ ਕਰਕੇ ਇਹ ਸਿੱਧ ਹੋ ਚੁੱਕਾ ਹੈ – ਅਸੀਂ ਇਨੋਵੇਸ਼ਨ ਅਤੇ ਡੇਟਾ-ਸੰਚਾਲਿਤ ਫੈਸਲੇ ਲੈਣ ਵਿੱਚ ਗਲੋਬਲ ਲੀਡਰ ਵਜੋਂ ਸਨਮਾਨਿਤ ਹੋਣਾ ਜਾਰੀ ਰੱਖਿਆ ਹੈ। ਸਾਡੀ ਟੀਮ ਲਗਾਤਾਰ, ਸਾਡੇ ਨਿਵਾਸੀਆਂ ਲਈ ਸੁਰੱਖਿਅਤ, ਸਥਿਰ ਅਤੇ ਸਫਲ ਸ਼ਹਿਰ ਬਣਾਉਣ ਦਾ ਯਤਨ ਕਰ ਰਹੀ ਹੈ ਅਤੇ ਇਕੱਠੇ ਮਿਲ ਕੇ ਕੰਮ ਕਰਨ ਅਤੇ ਪ੍ਰਮਾਣ-ਅਧਾਰਿਤ ਫੈਸਲੇ ਲੈਣ ਲਈ ਸਾਡੀਆਂ ਭਾਈਵਾਲੀਆਂ ਦੀ ਸਹਾਇਤਾ ਦੇ ਨਾਲ ਅਜਿਹਾ ਕਰਨਾ ਜਾਰੀ ਰੱਖੇਗੀ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਡਬਲਯੂ.ਸੀ.ਸੀ.ਡੀ. ਦੇ ਵੱਲੋਂ ਮੈਨੂੰ, ਦੂਜੇ ਸਾਲ ਉੱਚਤਮ, ਪਲੈਟੀਨਮ ਲੈਵਲ ਤੇ, ਡਬਲਯੂ.ਸੀ.ਸੀ.ਡੀ. ਦਾ ISO 37120 ਪਲੈਟੀਨਮ-ਲੈਵਲ ਸਰਟੀਫਿਕੇਸ਼ਨ ਹਾਸਲ ਕਰਨ ਲਈ, ਸਿਟੀ ਆਫ ਬ੍ਰੈਂਪਟਨ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਬ੍ਰੈਂਪਟਨ, ਸਾਰੇ ਬ੍ਰੈਂਪਟਨ ਵਾਸੀਆਂ ਲਈ ਵੱਧ ਸਥਿਰ, ਲੋਚ ਵਾਲਾ, ਖੁਸ਼ਹਾਲ, ਸ਼ਮੂਲੀਅਤ ਵਾਲਾ ਅਤੇ ਸਮਾਰਟ ਭਵਿੱਖ ਬਣਾਉਣ ਲਈ, ਸ਼ਹਿਰ ਦੇ ਸਟੈਂਡਰਡਾਈਜ਼ਡ ਡੇਟੇ ਦਾ ਇਸਤੇਮਾਲ ਕਰਨ ਦੀ ਆਪਣੀ ਵਚਨਬੱਧਤਾ ਵਿੱਚ ਗਲੋਬਲ ਤੌਰ ਤੇ, 100 ਤੋਂ ਵੱਧ ਡਬਲਯੂ.ਸੀ.ਸੀ.ਡੀ. ਸ਼ਹਿਰਾਂ ਦੇ ਗਰੁੱਪ ਵਿੱਚੋਂ ਸਰਬੋਤਮ ਹੈ। ਮੇਅਰ ਬ੍ਰਾਊਨ, ਚੀਫ ਐਡਮਿਨਿਸਟ੍ਰੇਟਿਵ ਅਫਸਰ ਡੇਵਿਡ ਬੈਰਿਕ, ਕਾਉਂਸਿਲ ਅਤੇ ਸਟਾਫ ਨੂੰ, ਡੇਟਾ ਫਾਰ ਕੈਨੇਡਿਅਨ ਸਿਟੀਜ਼ ਪ੍ਰੋਜੈਕਟ ਦੇ ਹਿੱਸੇ ਵਜੋਂ ਇਸ ਉਪਲਬਧੀ ਲਈ ਵਧਾਈ। ਡਬਲਯੂ.ਸੀ.ਸੀ.ਡੀ., ਤੁਹਾਡੇ ਨਾਲ ਕੰਮ ਕਰਨ ਲਈ ਮੌਜੂਦ ਹੈ, ਕਿਉਂਕਿ ਤੁਸੀਂ ਲਗਾਤਾਰ, ਆਪਣੀ ਸਿਟੀ ਦੇ ਨਿਵਾਸੀਆਂ ਲਈ ਤਬਦੀਲੀ ਲਿਆਉਣ ਅਤੇ ਆਪਣੀ ਸ਼ਾਨਦਾਰ ਉੱਨਤੀ ਦਾ ਨਿਰੀਖਣ ਕਰਨ ਵਾਸਤੇ, ਇਸ ਸਾਲਾਨਾ ਡੇਟੇ ਦੀ ਵਰਤੋਂ ਕਰਦੇ ਹੋਏ, ਇਸਦੀ ਰਿਪੋਰਟ ਕਰਦੇ ਹੋ।”

- ਡਾ. ਪੈਟਰੀਸ਼ੀਆ ਮੈਕਾਰਨੇ (Patricia McCarney), ਪ੍ਰੈਜੀਡੈਂਟ ਅਤੇ ਸੀ. ਓ. ਓ., ਡਬਲਯੂ.ਸੀ.ਸੀ.ਡੀ.

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)